

Sri Guru Granth Sahib

Displaying 466 of

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥

Sookham Moorath Naam Niranjan Kaaeiaa Kaa Aakaar ||

But to the subtle image of the Immaculate Name, they apply the form of a body.

ਆਸਾ ਵਾਰ (ਮਃ ੧) (੬) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧

Raag Asa Guru Nanak Dev

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥

Satheeaa Man Santhokh Oupajai Dhaenai Kai Veechaar ||

In the minds of the virtuous, contentment is produced, thinking about their giving.

ਆਸਾ ਵਾਰ (ਮਃ ੧) (੬) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧

Raag Asa Guru Nanak Dev

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥

Dhae Dhae Mangehi Sehasaa Goonaa Sobh Karae Sansaar ||

They give and give, but ask a thousand-fold more, and hope that the world will honor them.

ਆਸਾ ਵਾਰ (ਮਃ ੧) (੬) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੨

Raag Asa Guru Nanak Dev

ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥

Choraa Jaaraa Thai Koorriaaraa Khaaraabaa Vaekaar ||

The thieves, adulterers, perjurers, evil-doers and sinners

ਆਸਾ ਵਾਰ (ਮਃ ੧) (੬) ਸ. (੧) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੨

Raag Asa Guru Nanak Dev

ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥

Eik Hodhaa Khaae Chalehi Aithhaaoo Thinaa Bh Kaaee Kaar ||

- after using up what good karma they had, they depart; have they done any good deeds here at all?

ਆਸਾ ਵਾਰ (ਮਃ ੧) (੬) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੩

Raag Asa Guru Nanak Dev

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥

Jal Thhal Jeeaa Pureeaa Loaa Aakaaraa Aakaar ||

There are beings and creatures in the water and on the land, in the worlds and universes, form upon form.

ਆਸਾ ਵਾਰ (ਮਃ ੧) (੬) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੩

Raag Asa Guru Nanak Dev

ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

Oue J Aakhehi S Thoonhai Jaanehi Thinaa Bh Thaeree Saar ||

Whatever they say, You know; You care for them all.

ਆਸਾ ਵਾਰ (ਮਃ ੧) (੬) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੪

Raag Asa Guru Nanak Dev

ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥

Naanak Bhagathaa Bhukh Saalaahan Sach Naam Aadhaaar ||

O Nanak, the hunger of the devotees is to praise You; the True Name is their only support.

ਆਸਾ ਵਾਰ (ਮਃ ੧) (੬) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੪

Raag Asa Guru Nanak Dev

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥

Sadhaa Anandh Rehehi Dhin Raathee Gunavanthiaa Paa Shhaar ||1||

They live in eternal bliss, day and night; they are the dust of the feet of the virtuous. ||1||

ਆਸਾ ਵਾਰ (ਮਃ ੧) (੬) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੫

Raag Asa Guru Nanak Dev

ਮਃ ੧ ॥

Ma 1 ||

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੬

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ ॥

Mittee Musalamaan Kee Paerrai Pee Kumihaaar ||

The clay of the Muslim's grave becomes clay for the potter's wheel.

ਆਸਾ ਵਾਰ (ਮਃ ੧) (੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੫

Raag Asa Guru Nanak Dev

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥

Gharr Bhaanddae Eittaa Keeaa Jaladhee Karae Pukaar ||

Pots and bricks are fashioned from it, and it cries out as it burns.

ਆਸਾ ਵਾਰ (ਮਃ ੧) (੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੬

Raag Asa Guru Nanak Dev

ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥

Jal Jal Rovai Bapurree Jharr Jharr Pavahi Angiaar ||

The poor clay burns, burns and weeps, as the fiery coals fall upon it.

ਆਸਾ ਵਾਰ (ਮਃ ੧) (੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੬

Raag Asa Guru Nanak Dev

ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥

Naanak Jin Karathai Kaaran Keeaa So Jaanai Karathaar ||2||

O Nanak, the Creator created the creation; the Creator Lord alone knows. ||2||

ਆਸਾ ਵਾਰ (ਮਃ ੧) (੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੭

Raag Asa Guru Nanak Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੬

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

Bin Sathigur Kinai N Paaeiou Bin Sathigur Kinai N Paaeiaa ||

Without the True Guru, no one has obtained the Lord; without the True Guru, no one has obtained the Lord.

ਆਸਾ ਵਾਰ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੭

Raag Asa Guru Nanak Dev

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥

Sathigur Vich Aap Rakhioun Kar Paragatt Aakh Sunaaeiaa ||

He has placed Himself within the True Guru; revealing Himself, He declares this openly.

ਆਸਾ ਵਾਰ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੮

Raag Asa Guru Nanak Dev

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥

Sathigur Miliai Sadhaa Mukath Hai Jin Vichahu Mohu Chukaaeiaa ||

Meeting the True Guru, eternal liberation is obtained; He has banished attachment from within.

ਆਸਾ ਵਾਰ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੮

Raag Asa Guru Nanak Dev

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥

Outham Eaehu Beechaar Hai Jin Sachae Sio Chith Laaeiaa ||

This is the highest thought, that one's consciousness is attached to the True Lord.

ਆਸਾ ਵਾਰ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੯

Raag Asa Guru Nanak Dev

ਜਗਜੀਵਨੁ ਦਾਤਾ ਪਾਇਆ ॥੬॥

Jagajeevan Dhaathaa Paaeiaa ||6||

Thus the Lord of the World, the Great Giver is obtained. ||6||

ਆਸਾ ਵਾਰ (ਮਃ ੧) ਏ. ੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੦

Raag Asa Guru Nanak Dev

ਸਲੋਕ ਮਃ ੧ ॥

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੬

ਹਉ ਵਿਚਿ ਆਇਆ ਹਉ ਵਿਚਿ ਗਇਆ ॥

Ho Vich Aaeiaa Ho Vich Gaeiaa ||

In ego they come, and in ego they go.

ਆਸਾ ਵਾਰ (ਮਃ ੧) (੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੦

Raag Asa Guru Nanak Dev

ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥

Ho Vich Janmiaa Ho Vich Muaa ||

In ego they are born, and in ego they die.

ਆਸਾ ਵਾਰ (ਮਃ ੧) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੦

Raag Asa Guru Nanak Dev

ਹਉ ਵਿਚਿ ਦਿਤਾ ਹਉ ਵਿਚਿ ਲਇਆ ॥

Ho Vich Dhithaa Ho Vich Laeiaa ||

In ego they give, and in ego they take.

ਆਸਾ ਵਾਰ (ਮਃ ੧) (੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੧

Raag Asa Guru Nanak Dev

ਹਉ ਵਿਚਿ ਖਟਿਆ ਹਉ ਵਿਚਿ ਗਇਆ ॥

Ho Vich Khattiaa Ho Vich Gaeiaa ||

In ego they earn, and in ego they lose.

ਆਸਾ ਵਾਰ (ਮਃ ੧) (੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੧

Raag Asa Guru Nanak Dev

ਹਉ ਵਿਚਿ ਸਚਿਆਰੁ ਕੂੜਿਆਰੁ ॥

Ho Vich Sachiaar Koorriaar ||

In ego they become truthful or false.

ਆਸਾ ਵਾਰ (ਮਃ ੧) (੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੨

Raag Asa Guru Nanak Dev

ਹਉ ਵਿਚਿ ਪਾਪ ਪੁੰਨ ਵੀਚਾਰੁ ॥

Ho Vich Paap Punn Veechaar ||

In ego they reflect on virtue and sin.

ਆਸਾ ਵਾਰ (ਮਃ ੧) (੭) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੨

Raag Asa Guru Nanak Dev

ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥

Ho Vich Narak Surag Avathaar ||

In ego they go to heaven or hell.

ਆਸਾ ਵਾਰ (ਮਃ ੧) (੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੨

Raag Asa Guru Nanak Dev

ਹਉ ਵਿਚਿ ਹਸੈ ਹਉ ਵਿਚਿ ਰੋਵੈ ॥

Ho Vich Hasai Ho Vich Rovai ||

In ego they laugh, and in ego they weep.

ਆਸਾ ਵਾਰ (ਮਃ ੧) (੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੨

Raag Asa Guru Nanak Dev

ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥

Ho Vich Bhareeai Ho Vich Dhhovai ||

In ego they become dirty, and in ego they are washed clean.

ਆਸਾ ਵਾਰ (ਮਃ ੧) (੭) ਸ. (੧) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੩

Raag Asa Guru Nanak Dev

ਹਉ ਵਿਚਿ ਜਾਤੀ ਜਿਨਸੀ ਖੋਵੈ ॥

Ho Vich Jaathee Jinasee Khovai ||

In ego they lose social status and class.

ਆਸਾ ਵਾਰ (ਮਃ ੧) (੭) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੩

Raag Asa Guru Nanak Dev

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥

Ho Vich Moorakh Ho Vich Siaanaa ||

In ego they are ignorant, and in ego they are wise.

ਆਸਾ ਵਾਰ (ਮਃ ੧) (੭) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੩

Raag Asa Guru Nanak Dev

ਮੋਖ ਮੁਕਤਿ ਕੀ ਸਾਰ ਨ ਜਾਣਾ ॥

Mokh Mukath Kee Saar N Jaanaa ||

They do not know the value of salvation and liberation.

ਆਸਾ ਵਾਰ (ਮਃ ੧) (੭) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੪

Raag Asa Guru Nanak Dev

ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥

Ho Vich Maaeiaa Ho Vich Shhaaeiaa ॥

In ego they love Maya, and in ego they are kept in darkness by it.

ਆਸਾ ਵਾਰ (ਮਃ ੧) (੭) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੪

Raag Asa Guru Nanak Dev

ਹਉਮੈ ਕਰਿ ਕਰਿ ਜੰਤ ਉਪਾਇਆ ॥

Houmai Kar Kar Janth Oupaaeiaa ॥

Living in ego, mortal beings are created.

ਆਸਾ ਵਾਰ (ਮਃ ੧) (੭) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੫

Raag Asa Guru Nanak Dev

ਹਉਮੈ ਬੂਝੈ ਤਾ ਦਰੁ ਸੂਝੈ ॥

Houmai Boojhai Thaa Dhar Soojhai ॥

When one understands ego, then the Lord's gate is known.

ਆਸਾ ਵਾਰ (ਮਃ ੧) (੭) ਸ. (੧) ੧:੧੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੫

Raag Asa Guru Nanak Dev

ਗਿਆਨ ਵਿਹੂਣਾ ਕਥਿ ਕਥਿ ਲੂਝੈ ॥

Giaan Vihoonaa Kathh Kathh Loojhai ॥

Without spiritual wisdom, they babble and argue.

ਆਸਾ ਵਾਰ (ਮਃ ੧) (੭) ਸ. (੧) ੧:੧੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੫

Raag Asa Guru Nanak Dev

ਨਾਨਕ ਹੁਕਮੀ ਲਿਖੀਐ ਲੇਖੁ ॥

Naanak Hukamee Likheeai Laekh ॥

O Nanak, by the Lord's Command, destiny is recorded.

ਆਸਾ ਵਾਰ (ਮਃ ੧) (੭) ਸ. (੧) ੧:੧੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੫

Raag Asa Guru Nanak Dev

ਜੇਹਾ ਵੇਖਹਿ ਤੇਹਾ ਵੇਖੁ ॥੧॥

Jaehaa Vaekhehi Thaehaa Vaekh ॥1॥

As the Lord sees us, so are we seen. ॥1॥

ਆਸਾ ਵਾਰ (ਮਃ ੧) (੭) ਸ. (੧) ੧:੧੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੬

Raag Asa Guru Nanak Dev

ਮਹਲਾ ੨ ॥

Mehalaa 2 ||

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੬

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥

Houmai Eaehaa Jaath Hai Houmai Karam Kamaahi ||

This is the nature of ego, that people perform their actions in ego.

ਆਸਾ ਵਾਰ (ਮਃ ੧) (੭) ਸ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੬

Raag Asa Guru Angad Dev

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥

Houmai Eaeeee Bandhhanaa Fir Fir Jonee Paahi ||

This is the bondage of ego, that time and time again, they are reborn.

ਆਸਾ ਵਾਰ (ਮਃ ੧) (੭) ਸ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੭

Raag Asa Guru Angad Dev

ਹਉਮੈ ਕਿਥਹੁ ਉਪਜੈ ਕਿਤੁ ਸੰਜਮਿ ਇਹ ਜਾਇ ॥

Houmai Kithhahu Oopajai Kith Sanjam Eih Jaae ||

Where does ego come from? How can it be removed?

ਆਸਾ ਵਾਰ (ਮਃ ੧) (੭) ਸ. (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੭

Raag Asa Guru Angad Dev

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥

Houmai Eaeho Hukam Hai Paeiai Kirath Firaahi ||

This ego exists by the Lord's Order; people wander according to their past actions.

ਆਸਾ ਵਾਰ (ਮਃ ੧) (੭) ਸ. (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੭

Raag Asa Guru Angad Dev

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥

Houmai Dheeragh Rog Hai Dhaaroo Bhee Eis Maahi ||

Ego is a chronic disease, but it contains its own cure as well.

ਆਸਾ ਵਾਰ (ਮਃ ੧) (੭) ਸ. (੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੮

Raag Asa Guru Angad Dev

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥

Kirapaa Karae Jae Aapanee Thaa Gur Kaa Sabadh Kamaahi ||

If the Lord grants His Grace, one acts according to the Teachings of the Guru's Shabad.

ਆਸਾ ਵਾਰ (ਮਃ ੧) (੭) ਸ. (੨) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੬ ਪੰ. ੧੮

Raag Asa Guru Angad Dev

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

Naanak Kehai Sunahu Janahu Eith Sanjam Dhukh Jaahi ||2||

Nanak says, listen, people: in this way, troubles depart. ||2||

ਆਸਾ ਵਾਰ (ਮਃ ੧) (੭) ਸ. (੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੯

Raag Asa Guru Angad Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭

ਸੇਵ ਕੀਤੀ ਸੰਤੋਖੀਏਂ ਜਿਨ੍ਹੀ ਸਚੋ ਸਚੁ ਧਿਆਇਆ ॥

Saev Keethee Santhokheeeanaee Jinhee Sacho Sach Dhhiaaeiaa ||

Those who serve are content. They meditate on the Truest of the True.

ਆਸਾ ਵਾਰ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੯

Raag Asa Guru Angad Dev